

Vigilance Bureau Punjab

VIGILANCE NABS ASSISTANT OF PATWARI FOR TAKING BRIBE

(Also registers case against Patwari and Kanugo)

Chandigarh, April 17: State Vigilance Bureau today nabbed a private person working as an assistant of revenue Patwari in Patiala district red handed while accepting bribe of Rs. 8000.

Disclosing this here an official spokesperson of the Vigilance Bureau said Kirpal Singh alias Kala, assistant of Patwari Rajinder Kumar of Patiala district was nabbed red handed by a Vigilance team for accepting bribe of Rs. 8,000 from complainant Ramneek Gupta of Kartar Colony in Patiala city.

The Complainant has approached the VB and alleged that the accused Patwari, Kanugo and a private person working as assistant of Patwari were demanding Rs. 8,000 for mutation of his land. After verifying his information, the Vigilance team laid a trap and the accused person was arrested on the spot while accepting bribe of Rs. 8,000/- from the complainant in the presence of two official witnesses

He informed that Patwari Rajinder Kumar and Kanugo Mangat Ram were also booked as an accused in this case. He said a case under Prevention of Corruption Act has been registered against all the accused at VB police station Patiala and further investigations were under progress.

ਵਿਜੀਲੈਂਸ ਬਿਓਰੇ ਪੰਜਾਬ

ਵਿਜੀਲੈਂਸ ਵਲੋਂ ਪਟਵਾਰੀ ਦਾ ਸਹਾਇਕ ਰਿਸ਼ਵਤ ਲੈਂਦਾ ਕਾਬੂ

(ਪਟਵਾਰੀ ਤੇ ਕਾਨੂੰਨਗੋ ਖਿਲਾਫ ਵੀ ਪਰਚਾ ਦਰਜ)

ਚੰਡੀਗੜ੍ਹ, 17 ਅਪ੍ਰੈਲ: ਪੰਜਾਬ ਵਿਜੀਲੈਂਸ ਬਿਓਰੇ ਵਲੋਂ ਪਟਵਾਰੀ ਨਾਲ ਪ੍ਰਾਈਵੇਟ ਤੌਰ 'ਤੇ ਕੰਮ ਕਰ ਰਹੇ ਸਹਾਇਕ ਨੂੰ 8,000 ਰੁਪਏ ਦੀ ਰਿਸ਼ਵਤ ਲੈਂਦਾ ਹੋਇਆ ਰੰਗੇ ਹੱਥੀਂ ਕਾਬੂ ਕਰ ਲਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੇ ਦੇ ਬੁਲਾਰੇ ਨੇ ਦੱਸਿਆ ਕਿ ਜਿਲਾ ਪਟਿਆਲਾ ਵਿਖੇ ਪਟਵਾਰੀ ਰਾਜਿੰਦਰ ਸਿੰਘ ਨਾਲ ਪ੍ਰਾਈਵੇਟ ਤੌਰ 'ਤੇ ਕੰਮ ਕਰ ਰਹੇ ਕ੍ਰਿਪਾਲ ਸਿੰਘ ਓਰਫ ਕਾਲਾ ਨੂੰ ਸ਼ਿਕਾਇਤਕਰਤਾ ਰਮਨੀਕ ਗੁਪਤਾ ਵਾਸੀ ਕਰਤਾਰ ਕਾਲੋਨੀ, ਜਿਲਾ ਪਟਿਆਲਾ ਦੀ ਸ਼ਿਕਾਇਤ 'ਤੇ 8,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਓਰੇ ਨੂੰ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਪਟਵਾਰੀ ਰਾਜਿੰਦਰ ਸਿੰਘ, ਕਾਨੂੰਨਗੋ ਮੰਗਤ ਰਾਮ ਅਤੇ ਪ੍ਰਾਈਵੇਟ ਸਹਾਇਕ ਕ੍ਰਿਪਾਲ ਸਿੰਘ ਵਲੋਂ ਜਮੀਨ ਦਾ ਇੰਤਕਾਲ ਕਰਨ ਬਦਲੇ 8,000 ਰੁਪਏ ਦੀ ਮੰਗ ਕੀਤੀ ਹੈ।

ਵਿਜੀਲੈਂਸ ਵਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਪ੍ਰਾਈਵੇਟ ਸਹਾਇਕ ਕ੍ਰਿਪਾਲ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ 8,000 ਰੁਪਏ ਦੀ ਰਿਸ਼ਵਤ ਲੈਂਦਿਆਂ ਦਬੋਚ ਲਿਆ।

ਬੁਲਾਰੇ ਨੇ ਦੱਸਿਆ ਕਿ ਇਸ ਕੇਸ ਵਿਚ ਪਟਵਾਰੀ ਰਾਜਿੰਦਰ ਸਿੰਘ ਅਤੇ ਕਾਨੂੰਨਗੋ ਮੰਗਤ ਰਾਮ ਨੂੰ ਵੀ ਦੋਸ਼ੀਆਂ ਵਜੋਂ ਨਾਮਜ਼ਦ ਕੀਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਤਿੰਨ ਪੁਲਿਸ ਮੁਲਾਜਮਾਂ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਪਟਿਆਲਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
